



### 27 ਜਨਵਰੀ ਤੋਂ, ਬ੍ਰੈਂਪਟਨ ਦੇ ਆਉਟਡੋਰ ਸਕੇਟਿੰਗ ਰਿੰਕਸ ਵਿਖੇ ਮਾਸਕ ਪਹਿਨਣਾ ਲਾਜ਼ਮੀ ਹੈ

ਬ੍ਰੈਂਪਟਨ, ਓਨਟੈਰੀਓ (27 ਜਨਵਰੀ, 2021) – 27 ਜਨਵਰੀ ਨੂੰ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਸਰਬ ਸੰਮਤੀ ਨਾਲ, ਬ੍ਰੈਂਪਟਨ ਦੇ ਆਉਟਡੋਰ ਸਕੇਟਿੰਗ ਰਿੰਕਸ ਵਿਖੇ ਲਾਜ਼ਮੀ ਮਾਸਕ ਲਾਗੂ ਕਰਨ ਦਾ ਮਤਾ ਪ੍ਰਵਾਨ ਕੀਤਾ। ਇਹ ਅੱਜ, 27 ਜਨਵਰੀ ਤੋਂ ਲਾਗੂ ਹੋ ਰਿਹਾ ਹੈ।

ਸਿਟੀ ਦੇ ਸਾਰੇ ਅੱਠ ਆਉਟਡੋਰ ਰਿੰਕਸ ਵਿਖੇ ਆਈਸ ਤੋ, ਦਸ ਸਾਲ ਤੋਂ ਵੱਧ ਉਮਰ ਦੇ ਭਾਗੀਦਾਰਾਂ ਲਈ, ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਜਾਂ ਚਿਹਰੇ ਨੂੰ ਢਕਣਾ ਹੁਣ ਲਾਜ਼ਮੀ ਹੈ।

ਹਰ ਉਮਰ ਦੇ ਭਾਗੀਦਾਰਾਂ ਲਈ, ਆਉਟਡੋਰ ਸਕੇਟਿੰਗ ਦੇ ਹੋਰ ਸਾਰੇ ਅੰਦਰਲੇ ਖੇਤਰਾਂ ਵਿੱਚ, ਜ਼ਰੂਰੀ ਤੌਰ ਤੇ ਗੈਰ-ਮੈਡੀਕਲ ਮਾਸਕ ਪਹਿਨਣ ਜਾਂ ਚਿਹਰੇ ਨੂੰ ਢਕਣ ਦਾ ਨਿਯਮ ਜਾਰੀ ਰਹੇਗਾ। ਇਹਨਾਂ ਖੇਤਰਾਂ ਵਿੱਚ ਸ਼ਾਮਲ ਹਨ, ਲਾਈਨ ਵਿੱਚ, ਵਾਸ਼ਰੂਮ ਵਿੱਚ, ਸਟੇਜਿੰਗ ਖੇਤਰਾਂ ਅਤੇ ਸਾਰੇ ਆਮ ਖੇਤਰਾਂ ਵਿੱਚ ਹੋਣ ਵੇਲੇ।

ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ, ਸਿਟੀ ਦੀ ਸਭ ਤੋਂ ਵੱਡੀ ਤਰਜੀਹ ਹੈ, ਖਾਸ ਕਰਕੇ ਕੋਵਿਡ-19 (COVID-19) ਦੇ ਦੌਰਾਨ। ਰਿੰਕ ਵਾਲੀਆਂ ਥਾਵਾਂ, ਸਥਿਤੀ, ਬੁਕਿੰਗ ਸਬੰਧੀ ਜਾਣਕਾਰੀ ਆਦਿ ਲਈ, ਕਿਰਪਾ ਕਰਕੇ [www.brampton.ca/outdoorskating](http://www.brampton.ca/outdoorskating) ਤੇ ਜਾਓ।

#### ਰਿਜਰਵੇਸ਼ਨਸ

ਐਤਵਾਰ, 24 ਜਨਵਰੀ ਤੋਂ, ਆਉਟਡੋਰ ਸਕੇਟਿੰਗ, ਚੁਣੇ ਹੋਏ ਸਮੇਂ ਤੋਂ 24 ਘੰਟੇ ਪਹਿਲਾਂ ਹੀ ਰਾਖਵੀਂ ਕੀਤੀ ਜਾ ਸਕਦੀ ਹੈ। ਰਿਜਰਵੇਸ਼ਨਸ ਲਈ, [www.brampton.ca/outdoorskating](http://www.brampton.ca/outdoorskating) ਤੇ ਜਾਓ ਜਾਂ 905.791.2240 ਤੇ ਫੋਨ ਕਰੋ।

ਵੱਧ ਮੰਗ ਅਤੇ ਸੀਮਿਤ ਕੈਪੇਸਿਟੀ ਦੇ ਕਾਰਨ, ਨਿਵਾਸੀਆਂ ਨੂੰ ਪ੍ਰਤੀ ਦਿਨ, ਇੱਕ ਆਉਟਡੋਰ ਸਕੇਟਿੰਗ ਰਿਜਰਵੇਸ਼ਨ ਦੀ ਇਜਾਜ਼ਤ ਹੈ। ਇਹ, ਸਮੁੱਚੇ ਭਾਈਚਾਰੇ ਲਈ ਆਉਟਡੋਰ ਸਕੇਟਿੰਗ ਦੀ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਹੈ।

#### ਰੱਦ ਕਰਨਾ

ਜੇਕਰ ਤੁਹਾਨੂੰ ਹੁਣ ਕਿਸੇ ਰਿਜਰਵੇਸ਼ਨ ਦੀ ਲੋੜ ਨਹੀਂ ਹੈ, ਤਾਂ ਕਿਰਪਾ ਕਰਕੇ ਉਸਨੂੰ ਰੱਦ ਕਰ ਦਿਓ, ਤਾਂ ਜੋ ਹੋਰ ਨਿਵਾਸੀਆਂ ਨੂੰ ਸਮਾਂ ਬੁੱਕ ਕਰਨ ਦਾ ਮੌਕਾ ਮਿਲ ਸਕੇ। ਆਪਣੀ ਰਿਜਰਵੇਸ਼ਨ ਰੱਦ ਕਰਨ ਲਈ, 905.791.2240 ਤੇ ਫੋਨ ਕਰੋ ਜਾਂ [reconnects@brampton.ca](mailto:reconnects@brampton.ca) ਤੇ ਈਮੇਲ ਕਰੋ।

-30-

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)